

Sri Guru Granth Sahib

Displaying 530 of

ਮਹਾ ਕਿਲਬਿਖ ਕੋਟਿ ਦੋਖ ਰੋਗਾ ਪ੍ਰਭ ਦ੍ਰਿਸਟਿ ਤੁਹਾਰੀ ਹਾਤੇ ॥

Mehaa Kilabikh Kott Dhokh Rogaa Prabh Dhrisatt Thuhaaree Haathae ||

The greatest sins, and millions of pains and diseases are destroyed by Your Gracious Glance, O God.

ਦੇਵਗੰਧਾਰੀ (ਮਃ ੫) (੮) ੨:੧ - ਗੁਰੂ ਗ੍ਰੰਥ ਸਾਹਿਬ: ਅੰਗ ੫੩੦ ਪੰ. ੧

Raag Dev Gandhaaree Guru Arjan Dev

ਸੋਵਤ ਜਾਗਿ ਹਰਿ ਹਰਿ ਹਰਿ ਗਾਇਆ ਨਾਨਕ ਗੁਰ ਚਰਨ ਪਰਾਤੇ ॥੨॥੮॥

Sovath Jaag Har Har Har Gaaeiaa Naanak Gur Charan Paraathae ||2||8||

While sleeping and waking, Nanak sings the Lord's Name, Har, Har, Har; he falls at the Guru's feet.

||2||8||

ਦੇਵਗੰਧਾਰੀ (ਮਃ ੫) (੮) ੨:੨ - ਗੁਰੂ ਗ੍ਰੰਥ ਸਾਹਿਬ: ਅੰਗ ੫੩੦ ਪੰ. ੧

Raag Dev Gandhaaree Guru Arjan Dev

ਦੇਵਗੰਧਾਰੀ ੫ ॥

Dhaevagandhhaaree 5 ||

Dayv-Gandhaaree, Fifth Mehl:

ਦੇਵਗੰਧਾਰੀ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੫੩੦

ਸੋ ਪ੍ਰਭੁ ਜਤ ਕਤ ਪੇਖਿਓ ਨੈਣੀ ॥

So Prabh Jath Kath Paekhiou Nainee ||

I have seen that God with my eyes everywhere.

ਦੇਵਗੰਧਾਰੀ (ਮਃ ੫) (੯) ੧:੧ - ਗੁਰੂ ਗ੍ਰੰਥ ਸਾਹਿਬ: ਅੰਗ ੫੩੦ ਪੰ. ੨

Raag Dev Gandhaaree Guru Arjan Dev

ਸੁਖਦਾਈ ਜੀਅਨ ਕੋ ਦਾਤਾ ਅੰਮ੍ਰਿਤੁ ਜਾ ਕੀ ਬੈਣੀ ॥੧॥ ਰਹਾਉ ॥

Sukhadhaae Jeean Ko Dhaathaa Anmrith Jaa Kee Bainee ||1|| Rehaao ||

The Giver of peace, the Giver of souls, His Speech is Ambrosial Nectar. ||1||Pause||

ਦੇਵਗੰਧਾਰੀ (ਮਃ ੫) (੯) ੧:੨ - ਗੁਰੂ ਗ੍ਰੰਥ ਸਾਹਿਬ: ਅੰਗ ੫੩੦ ਪੰ. ੩

Raag Dev Gandhaaree Guru Arjan Dev

ਅਗਿਆਨੁ ਅਧੇਰਾ ਸੰਤੀ ਕਾਟਿਆ ਜੀਅ ਦਾਨੁ ਗੁਰ ਦੈਣੀ ॥

Agiaan Adhhaeraa Santhee Kaattiaa Jeea Dhaan Gur Dhainee ||

The Saints dispel the darkness of ignorance; the Guru is the Giver of the gift of life.

ਦੇਵਗੰਧਾਰੀ (ਮਃ ੫) (੯) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੫੩੦ ਪੰ. ੩

Raag Dev Gandhaaree Guru Arjan Dev

ਕਰਿ ਕਿਰਪਾ ਕਰਿ ਲੀਨੋ ਅਪੁਨਾ ਜਲਤੇ ਸੀਤਲ ਹੋਣੀ ॥੧॥

Kar Kirapaa Kar Leeno Apunaa Jalathae Seethal Honee ||1||

Granting His Grace, the Lord has made me His own; I was on fire, but now I am cooled. ||1||

ਦੇਵਗੰਧਾਰੀ (ਮਃ ੫) (੯) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੫੩੦ ਪੰ. ੪

Raag Dev Gandhaaree Guru Arjan Dev

ਕਰਮੁ ਧਰਮੁ ਕਿਛੁ ਉਪਜਿ ਨ ਆਇਓ ਨਹ ਉਪਜੀ ਨਿਰਮਲ ਕਰਣੀ ॥

Karam Dharam Kishh Oupaj N Aaeiou Neh Oupajee Niramal Karanee ||

The karma of good deeds, and the Dharma of righteous faith, have not been produced in me, in the least; nor has pure conduct welled up in me.

ਦੇਵਗੰਧਾਰੀ (ਮਃ ੫) (੯) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੫੩੦ ਪੰ. ੪

Raag Dev Gandhaaree Guru Arjan Dev

ਛਾਡਿ ਸਿਆਨਪ ਸੰਜਮ ਨਾਨਕ ਲਾਗੋ ਗੁਰ ਕੀ ਚਰਣੀ ॥੨॥੯॥

Shhaadd Siaanap Sanjam Naanak Laago Gur Kee Charanee ||2||9||

Renouncing cleverness and self-mortification, O Nanak, I fall at the Guru's feet. ||2||9||

ਦੇਵਗੰਧਾਰੀ (ਮਃ ੫) (੯) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੫੩੦ ਪੰ. ੫

Raag Dev Gandhaaree Guru Arjan Dev

ਦੇਵਗੰਧਾਰੀ ੫ ॥

Dhaevagandhhaaree 5 ||

Dayv-Gandhaaree, Fifth Mehl:

ਦੇਵਗੰਧਾਰੀ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੫੩੦

ਹਰਿ ਰਾਮ ਨਾਮੁ ਜਪਿ ਲਾਹਾ ॥

Har Raam Naam Jap Laahaa ||

Chant the Lord's Name, and earn the profit.

ਦੇਵਗੰਧਾਰੀ (ਮਃ ੫) (੧੦) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੫੩੦ ਪੰ. ੬

Raag Dev Gandhaaree Guru Arjan Dev

ਗਤਿ ਪਾਵਹਿ ਸੁਖ ਸਹਜ ਅਨੰਦਾ ਕਾਟੇ ਜਮ ਕੇ ਫਾਹਾ ॥੧॥ ਰਹਾਉ ॥

Gath Paavehi Sukh Sehaj Anandhaa Kaattae Jam Kae Faahaa ||1|| Rehaao ||

You shall attain salvation, peace, poise and bliss, and the noose of Death shall be cut away. ||1||Pause||

ਦੇਵਗੰਧਾਰੀ (ਮਃ ੫) (੧੦) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੫੩੦ ਪੰ. ੬

Raag Dev Gandhaaree Guru Arjan Dev

ਖੋਜਤ ਖੋਜਤ ਖੋਜਿ ਬੀਚਾਰਿਓ ਹਰਿ ਸੰਤ ਜਨਾ ਪਹਿ ਆਹਾ ॥

Khojath Khojath Khoj Beechaariou Har Santh Janaa Pehi Aahaa ||

Searching, searching, searching and reflecting, I have found that the Lord's Name is with the Saints.

ਦੇਵਗੰਧਾਰੀ (ਮਃ ੫) (੧੦) ੧:੧ - ਗੁਰੂ ਗ੍ਰੰਥ ਸਾਹਿਬ: ਅੰਗ ੫੩੦ ਪੰ. ੭

Raag Dev Gandhaaree Guru Arjan Dev

ਤਿਨ੍ਹਾ ਪਰਾਪਤਿ ਏਹੁ ਨਿਧਾਨਾ ਜਿਨ੍ ਕੈ ਕਰਮਿ ਲਿਖਾਹਾ ॥੧॥

Thinhaa Paraapath Eahu Nidhhaanaa Jinh Kai Karam Likhaahaa ||1||

They alone obtain this treasure, who have such pre-ordained destiny. ||1||

ਦੇਵਗੰਧਾਰੀ (ਮਃ ੫) (੧੦) ੧:੨ - ਗੁਰੂ ਗ੍ਰੰਥ ਸਾਹਿਬ: ਅੰਗ ੫੩੦ ਪੰ. ੭

Raag Dev Gandhaaree Guru Arjan Dev

ਸੇ ਬਡਭਾਗੀ ਸੇ ਪਤਿਵੰਤੇ ਸੇਈ ਪੁਰੇ ਸਾਹਾ ॥

Sae Baddabhaagee Sae Pathivanthae Sae Pooorae Saahaa ||

They are very fortunate and honorable; they are the perfect bankers.

ਦੇਵਗੰਧਾਰੀ (ਮਃ ੫) (੧੦) ੨:੧ - ਗੁਰੂ ਗ੍ਰੰਥ ਸਾਹਿਬ: ਅੰਗ ੫੩੦ ਪੰ. ੮

Raag Dev Gandhaaree Guru Arjan Dev

ਸੁੰਦਰ ਸੁਘੜ ਸਰੂਪ ਤੇ ਨਾਨਕ ਜਿਨ੍ ਹਰਿ ਹਰਿ ਨਾਮੁ ਵਿਸਾਹਾ ॥੨॥੧੦॥

Sundhar Sugharr Saroop Thae Naanak Jinh Har Har Naam Visaahaa ||2||10||

They are beautiful, so very wise and handsome; O Nanak, purchase the Name of the Lord, Har, Har.

||2||10||

ਦੇਵਗੰਧਾਰੀ (ਮਃ ੫) (੧੦) ੨:੨ - ਗੁਰੂ ਗ੍ਰੰਥ ਸਾਹਿਬ: ਅੰਗ ੫੩੦ ਪੰ. ੮

Raag Dev Gandhaaree Guru Arjan Dev

ਦੇਵਗੰਧਾਰੀ ੫ ॥

Dhaevagandhhaaree 5 ||

Dayv-Gandhaaree, Fifth Mehl:

ਦੇਵਗੰਧਾਰੀ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੫੩੦

ਮਨ ਕਹ ਅਹੰਕਾਰਿ ਅਫਾਰਾ ॥

Man Keh Ahankaar Afaaraa ||

O mind, why are you so puffed up with egotism?

ਦੇਵਗੰਧਾਰੀ (ਮਃ ੫) (੧੧) ੧:੧ - ਗੁਰੂ ਗ੍ਰੰਥ ਸਾਹਿਬ: ਅੰਗ ੫੩੦ ਪੰ. ੯

Raag Dev Gandhaaree Guru Arjan Dev

ਦੁਰਗੰਧ ਅਪਵਿਤ੍ਰੁ ਅਪਾਵਨ ਭੀਤਰਿ ਜੋ ਦੀਸੈ ਸੋ ਛਾਰਾ ॥੧॥ ਰਹਾਉ ॥

Dhuragandhh Apavithr Apaavan Bheethar Jo Dheesai So Shhaaraa ||1|| Rehaao ||

Whatever is seen in this foul, impure and filthy world, is only ashes. ||1||Pause||

ਦੇਵਗੰਧਾਰੀ (ਮਃ ੫) (੧੧) ੧:੨ - ਗੁਰੂ ਗ੍ਰੰਥ ਸਾਹਿਬ: ਅੰਗ ੫੩੦ ਪੰ. ੧੦

Raag Dev Gandhaaree Guru Arjan Dev

ਜਿਨਿ ਕੀਆ ਤਿਸੁ ਸਿਮਰਿ ਪਰਾਨੀ ਜੀਉ ਪ੍ਰਾਨ ਜਿਨਿ ਧਾਰਾ ॥

Jin Keeaa This Simar Paraanee Jeeo Praan Jin Dhhaaraa ||

Remember the One who created you, O mortal; He is the Support of your soul, and the breath of life.

ਦੇਵਗੰਧਾਰੀ (ਮਃ ੫) (੧੧) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੫੩੦ ਪੰ. ੧੦

Raag Dev Gandhaaree Guru Arjan Dev

ਤਿਸਹਿ ਤਿਆਗਿ ਅਵਰ ਲਪਟਾਵਹਿ ਮਰਿ ਜਨਮਹਿ ਮੁਗਧ ਗਵਾਰਾ ॥੧॥

Thisehi Thiaag Avar Lapattaavehi Mar Janamehi Mugadhh Gavaaraa ||1||

One who forsakes Him, and attaches himself to another, dies to be reborn; he is such an ignorant fool!

॥1॥

ਦੇਵਗੰਧਾਰੀ (ਮਃ ੫) (੧੧) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੫੩੦ ਪੰ. ੧੧

Raag Dev Gandhaaree Guru Arjan Dev

ਅੰਧ ਗੁੰਗ ਪਿੰਗੁਲ ਮਤਿ ਹੀਨਾ ਪ੍ਰਭ ਰਾਖਹੁ ਰਾਖਨਹਾਰਾ ॥

Andhh Gung Pingul Math Heenaa Prabh Raakhahu Raakhanehaaraa ||

I am blind, mute, crippled and totally lacking in understanding; O God, Preserver of all, please preserve me!

ਦੇਵਗੰਧਾਰੀ (ਮਃ ੫) (੧੧) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੫੩੦ ਪੰ. ੧੧

Raag Dev Gandhaaree Guru Arjan Dev

ਕਰਨ ਕਰਾਵਨਹਾਰ ਸਮਰਥਾ ਕਿਆ ਨਾਨਕ ਜੰਤ ਬਿਚਾਰਾ ॥੨॥੧੧॥

Karan Karaavanehaar Samarathhaa Kiaa Naanak Janth Bichaaraa ||2||11||

The Creator, the Cause of causes is all-powerful; O Nanak, how helpless are His beings! ||2||11||

ਦੇਵਗੰਧਾਰੀ (ਮਃ ੫) (੧੧) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੫੩੦ ਪੰ. ੧੨

Raag Dev Gandhaaree Guru Arjan Dev

ਦੇਵਗੰਧਾਰੀ ੫ ॥

Dhaevagandhhaaree 5 ||

Dayv-Gandhaaree, Fifth Mehl:

ਦੇਵਗੰਧਾਰੀ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੫੩੦

ਸੋ ਪ੍ਰਭ ਨੇਰੈ ਹੂ ਤੇ ਨੇਰੈ ॥

So Prabh Naerai Hoo Thae Naerai ||

God is the nearest of the near.

ਦੇਵਗੰਧਾਰੀ (ਮਃ ੫) (੧੨) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੫੩੦ ਪੰ. ੧੨

Raag Dev Gandhaaree Guru Arjan Dev

ਸਿਮਰਿ ਧਿਆਇ ਗਾਇ ਗੁਨ ਗੋਬਿੰਦ ਦਿਨੁ ਰੈਨਿ ਸਾਝ ਸਵੇਰੈ ॥੧॥ ਰਹਾਉ ॥

Simar Dhhaiae Gaae Gun Gobindh Dhin Rain Saajh Savaerai ||1|| Rehaao ||

Remember Him, meditate on Him, and sing the Glorious Praises of the Lord of the Universe, day and night, evening and morning. ||1||Pause||

ਦੇਵਗੰਧਾਰੀ (ਮਃ ੫) (੧੨) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੫੩੦ ਪੰ. ੧੩

Raag Dev Gandhaaree Guru Arjan Dev

ਉਧਰੁ ਦੇਹ ਦੁਲਭ ਸਾਧੂ ਸੰਗਿ ਹਰਿ ਹਰਿ ਨਾਮੁ ਜਪੇਰੈ ॥

Oudhhar Dhaeh Dhulabh Saadhoo Sang Har Har Naam Japaerai ||

Redeem your body in the invaluable Saadh Sangat, the Company of the Holy, chanting the Name of the Lord, Har, Har.

ਦੇਵਗੰਧਾਰੀ (ਮਃ ੫) (੧੨) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੫੩੦ ਪੰ. ੧੪

Raag Dev Gandhaaree Guru Arjan Dev

ਘਰੀ ਨ ਮੁਹਤੁ ਨ ਚਸਾ ਬਿਲੰਬਹੁ ਕਾਲੁ ਨਿਤਹਿ ਨਿਤ ਹੇਰੈ ॥੧॥

Gharee N Muhath N Chasaa Bilanbahu Kaal Nithehi Nith Haerai ||1||

Do not delay for an instant, even for a moment. Death is keeping you constantly in his vision. ||1||

ਦੇਵਗੰਧਾਰੀ (ਮਃ ੫) (੧੨) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੫੩੦ ਪੰ. ੧੪

Raag Dev Gandhaaree Guru Arjan Dev

ਅੰਧ ਬਿਲਾ ਤੇ ਕਾਢਹੁ ਕਰਤੇ ਕਿਆ ਨਾਹੀ ਘਰਿ ਤੇਰੈ ॥

Andhh Bilaa Thae Kaadtahu Karathae Kiaa Naahee Ghar Thaerai ||

Lift me up out of the dark dungeon, O Creator Lord; what is there which is not in Your home?

ਦੇਵਗੰਧਾਰੀ (ਮਃ ੫) (੧੨) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੫੩੦ ਪੰ. ੧੫

Raag Dev Gandhaaree Guru Arjan Dev

ਨਾਮੁ ਅਧਾਰੁ ਦੀਜੈ ਨਾਨਕ ਕਉ ਆਨਦ ਸੂਖ ਘਨੇਰੈ ॥੨॥੧੨॥ ਛਕੇ ੨ ॥

Naam Adhhaar Dheejai Naanak Ko Aanadh Sookh Ghanaerai ||2||12||

Bless Nanak with the Support of Your Name, that he may find great happiness and peace. ||2||12||

ਦੇਵਗੰਧਾਰੀ (ਮਃ ੫) (੧੨) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੫੩੦ ਪੰ. ੧੫

Raag Dev Gandhaaree Guru Arjan Dev

ਦੇਵਗੰਧਾਰੀ ੫ ॥

Dhaevagandhhaaree 5 ||

Dayv-Gandhaaree, Fifth Mehl:

ਦੇਵਗੰਧਾਰੀ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੫੩੦

ਮਨ ਗੁਰ ਮਿਲਿ ਨਾਮੁ ਅਰਾਧਿਓ ॥

Man Gur Mil Naam Araadhhiou ||

O mind, meet with the Guru, and worship the Naam in adoration.

ਦੇਵਗੰਧਾਰੀ (ਮਃ ੫) (੧੩) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੫੩੦ ਪੰ. ੧੬

Raag Dev Gandhaaree Guru Arjan Dev

ਸੂਖ ਸਹਜ ਆਨੰਦ ਮੰਗਲ ਰਸ ਜੀਵਨ ਕਾ ਮੂਲੁ ਬਾਧਿਓ ॥੧॥ ਰਹਾਉ ॥

Sookh Sehaj Aanandh Mangal Ras Jeevan Kaa Mool Baadhhiou ||1|| Rehaao ||

You shall obtain peace, poise, bliss, joy and pleasure, and lay the foundation of eternal life. ||1||Pause||

ਦੇਵਰੀਧਾਰੀ (ਮਃ ੫) (੧੩) ੧:੨ - ਗੁਰੂ ਗ੍ਰੰਥ ਸਾਹਿਬ: ਅੰਗ ੫੩੦ ਪੰ. ੧੭

Raag Dev Gandhaaree Guru Arjan Dev

ਕਰਿ ਕਿਰਪਾ ਅਪੁਨਾ ਦਾਸੁ ਕੀਨੋ ਕਾਟੇ ਮਾਇਆ ਫਾਧਿਓ ॥

Kar Kirapaa Apunaa Dhaas Keeno Kaattae Maaeiaa Faadhhiou ||

Showing His Mercy, the Lord has made me His slave, and shattered the bonds of Maya.

ਦੇਵਰੀਧਾਰੀ (ਮਃ ੫) (੧੩) ੧:੧ - ਗੁਰੂ ਗ੍ਰੰਥ ਸਾਹਿਬ: ਅੰਗ ੫੩੦ ਪੰ. ੧੮

Raag Dev Gandhaaree Guru Arjan Dev

ਭਾਉ ਭਗਤਿ ਗਾਇ ਗੁਣ ਗੋਬਿਦ ਜਮ ਕਾ ਮਾਰਗੁ ਸਾਧਿਓ ॥੧॥

Bhaao Bhagath Gaae Gun Gobidh Jam Kaa Maarag Saadhhiou ||1||

Through loving devotion, and singing the Glorious Praises of the Lord of the Universe, I have escaped the Path of Death. ||1||

ਦੇਵਰੀਧਾਰੀ (ਮਃ ੫) (੧੩) ੧:੨ - ਗੁਰੂ ਗ੍ਰੰਥ ਸਾਹਿਬ: ਅੰਗ ੫੩੦ ਪੰ. ੧੮

Raag Dev Gandhaaree Guru Arjan Dev

ਭਇਓ ਅਨੁਗ੍ਰਹੁ ਮਿਟਿਓ ਮੋਰਚਾ ਅਮੋਲ ਪਦਾਰਥੁ ਲਾਧਿਓ ॥

Bhaeio Anugrahu Mittiou Morachaa Amol Padhaarathh Laadhhiou ||

When he became Merciful, the rust was removed, and I found the priceless treasure.

ਦੇਵਰੀਧਾਰੀ (ਮਃ ੫) (੧੩) ੨:੧ - ਗੁਰੂ ਗ੍ਰੰਥ ਸਾਹਿਬ: ਅੰਗ ੫੩੦ ਪੰ. ੧੯

Raag Dev Gandhaaree Guru Arjan Dev

ਬਲਿਹਾਰੈ ਨਾਨਕ ਲਖ ਬੇਰਾ ਮੇਰੇ ਠਾਕੁਰ ਅਗਮ ਅਗਾਧਿਓ ॥੨॥੧੩॥

Balihaarai Naanak Lakh Baeraa Maerae Thaakur Agam Agaadhhiou ||2||13||

O Nanak, I am a sacrifice, a hundred thousand times, to my unapproachable, unfathomable Lord and Master. ||2||13||

ਦੇਵਰੀਧਾਰੀ (ਮਃ ੫) (੧੩) ੨:੨ - ਗੁਰੂ ਗ੍ਰੰਥ ਸਾਹਿਬ: ਅੰਗ ੫੩੦ ਪੰ. ੧੯

Raag Dev Gandhaaree Guru Arjan Dev